

ਅਯੋਗਤਾ ਜੁਰਮਾਨੇ ਦੀ ਚੇਤਾਵਨੀ:

ਇਸ ਸਮਝੌਤੇ 'ਤੇ ਦਸਤਖਤ ਕਰਨ ਦੀ ਮਿਤੀ ਤੋਂ ਲੈ ਕੇ 45 ਦਿਨਾਂ ਦੇ ਅੰਦਰ, ਤੁਸੀਂ CalFresh ਬੈਨਿਫਿਟ ਲੈਣ ਲਈ ਯੋਗ ਨਹੀਂ ਹੋਵੋਗੇ:

- 12 ਮਹੀਨੇ (ਪਹਿਲੀ ਉਲੰਘਣਾ ਲਈ)
- ਇਸਦੇ ਲਈ 24 ਮਹੀਨੇ:
 - ਦੂਜੀ ਉਲੰਘਣਾ ਵਾਸਤੇ।
 - ਨਿਯੰਤ੍ਰਿਤ ਪਦਾਰਥ ਲਈ CalFresh ਬੈਨਿਫਿਟਾਂ ਦੀ ਟ੍ਰੇਡਿੰਗ ਦੀ ਪਹਿਲੀ ਉਲੰਘਣਾ ਵਾਸਤੇ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ।
- ਇੱਕੋ ਸਮੇਂ ਇੱਕ ਤੋਂ ਵੱਧ CalFresh ਬੈਨਿਫਿਟ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਦੀ ਪਛਾਣ ਜਾਂ ਰਿਹਾਇਸ਼ ਦੀ ਥਾਂ ਬਾਰੇ ਝੂਠ ਬੋਲਣ ਜਾਂ ਗਲਤ ਬਿਆਨ ਦੇਣ ਲਈ 10 ਸਾਲ।
- ਇਸਦੇ ਲਈ ਸਥਾਈ ਤੌਰ 'ਤੇ:
 - ਤੀਜੀ ਉਲੰਘਣਾ ਲਈ।
 - ਨਿਯੰਤ੍ਰਿਤ ਪਦਾਰਥ ਲਈ CalFresh ਬੈਨਿਫਿਟਾਂ ਦੀ ਟ੍ਰੇਡਿੰਗ ਦੀ ਦੂਜੀ ਉਲੰਘਣਾ ਵਾਸਤੇ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ।
 - \$500 ਜਾਂ ਇਸ ਤੋਂ ਵੱਧ ਦੇ CalFresh ਬੈਨਿਫਿਟਾਂ ਦੀ ਵੇਚ ਜਾਂ ਟ੍ਰੇਡਿੰਗ ਲਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ।
 - ਬੰਦੂਕਾਂ, ਅਸਲਾ, ਜਾਂ ਵਿਸਫੋਟਕ ਪਦਾਰਥਾਂ ਲਈ CalFresh ਬੈਨਿਫਿਟਾਂ ਦੇ ਵਪਾਰ ਲਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ।

ਇਹ ਤੁਹਾਡੀ _____ ਉਲੰਘਣਾ ਹੈ ਜਿਸ ਦਾ ਅਰਥ ਹੈ ਕਿ:

- ਜੇ ਤੁਸੀਂ ਇਸ ਅਯੋਗਤਾ ਸਹਿਮਤੀ ਸਮਝੌਤੇ 'ਤੇ ਦਸਤਖਤ ਕਰਦੇ ਹੋ, ਤਾਂ ਤੁਹਾਡਾ ਅਯੋਗਤਾ ਜੁਰਮਾਨਾ _____ ਹੋਵੇਗਾ।
- ਤੁਹਾਡੀ ਅਯੋਗਤਾ ਮਿਆਦ ਇਸ ਸਮਝੌਤੇ 'ਤੇ ਦਸਤਖਤ ਕਰਨ ਦੀ ਮਿਤੀ ਤੋਂ 45 ਦਿਨਾਂ ਅੰਦਰ ਸ਼ੁਰੂ ਹੋਵੇਗੀ, ਜਦ ਤਕ ਅਦਾਲਤੀ ਆਦੇਸ਼ ਵਿੱਚ ਇਸ ਤੋਂ ਉਲਟ ਨਹੀਂ ਕਿਹਾ ਜਾਂਦਾ।

ਦੂਜੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ

ਜਦੋਂ ਤਕ ਵਾਧੂ CalFresh ਬੈਨਿਫਿਟਾਂ ਦੀ ਰਕਮ ਦਾ ਪਹਿਲਾਂ ਹੀ ਵਾਪਸੀ ਭੁਗਤਾਨ ਨਹੀਂ ਕਰ ਦਿੱਤਾ ਗਿਆ ਹੈ, ਤੁਹਾਨੂੰ ਅਤੇ/ਜਾਂ ਪਰਿਵਾਰ ਦੇ ਦੂਜੇ ਬਾਲਗ(ਬਾਲਗਾਂ) ਨੂੰ ਤੁਹਾਡੇ ਪਰਿਵਾਰ ਨੂੰ ਦਿੱਤੇ ਵਾਧੂ CalFresh ਬੈਨਿਫਿਟਾਂ ਦਾ ਵਾਪਸੀ ਭੁਗਤਾਨ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ (ਭਾਵੇਂ ਤੁਸੀਂ ਜਾਂ ਅਯੋਗ ਬਣਾਇਆ ਗਿਆ ਵਿਅਕਤੀ ਉੱਥੋਂ ਚਲੇ ਜਾਂਦੇ ਹੋ)।

ਜੇ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਕਾਨੂੰਨੀ ਸਹਾਇਤਾ ਦੀ ਲੋੜ ਹੈ ਕਿ ਕੀ ਅਯੋਗਤਾ ਸਹਿਮਤੀ ਸਮਝੌਤੇ 'ਤੇ ਦਸਤਖਤ ਕਰਨੇ ਹਨ ਜਾਂ ਨਹੀਂ ਅਤੇ ਤੁਸੀਂ ਵਕੀਲ ਦਾ ਖਰਚਾ ਚੁੱਕ ਨਹੀਂ ਸਕਦੇ, ਤਾਂ ਤੁਸੀਂ ਸ਼ਾਇਦ ਇੱਥੇ ਸੂਚੀਬੱਧ ਨੇੜਲੇ ਦਫਤਰ ਨਾਲ ਸੰਪਰਕ ਕਰਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ:

ਜੇ ਅਯੋਗਤਾ ਸਹਿਮਤੀ ਸਮਝੌਤੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ, ਜਾਂ ਇਸ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਕਿਰਪਾ ਕਰਕੇ _____ ਨਾਲ

() _____ 'ਤੇ ਸੰਪਰਕ ਕਰੋ।

ਅਯੋਗਤਾ ਸਹਿਮਤੀ ਸਮਝੌਤਾ:

ਮੈਂ ਇਸ ਅਯੋਗਤਾ ਸਹਿਮਤੀ ਸਮਝੌਤੇ ਬਾਰੇ ਮੈਨੂੰ ਮਿਲੀ ਜਾਣਕਾਰੀ ਦੀ ਸਮੀਖਿਆ ਕਰ ਲਈ ਹੈ।
ਮੈਂ ਸਮਝਦਾ/ਸਮਝਦੀ ਹਾਂ ਕਿ ਜੇ ਮੈਂ ਇਸ ਸਹਿਮਤੀ ਫਾਰਮ 'ਤੇ ਦਸਤਖਤ ਕਰ ਦਿੰਦਾ/ਦਿੰਦੀ ਹਾਂ ਤਾਂ ਮੇਰੇ ਨਾਲ ਕੀ ਵਾਪਰੇਗਾ।

ਮੈਂ ਇਸ ਰਾਹੀਂ ਅੱਗੇ ਦਿੱਤੀ ਮਿਆਦ ਲਈ CALFRESH ਪ੍ਰੋਗਰਾਮ ਤੋਂ ਅਯੋਗ ਹੋਣ ਲਈ ਸਹਿਮਤੀ ਦਿੰਦਾ/ਦਿੰਦੀ ਹਾਂ

ਕਿਰਪਾ ਕਰਕੇ ਹੇਠਾਂ ਖਾਨਿਆਂ ਵਿੱਚੋਂ ਕਿਸੇ ਇੱਕ ਤੇ ਸਹੀ ਲਗਾਓ:

- ਮੈਂ ਸਹਿਮਤ ਨਹੀਂ ਹੁੰਦਾ/ਹੁੰਦੀ ਕਿ ਪੇਸ਼ ਕੀਤੇ ਤੱਥ ਸਹੀ ਹਨ। ਪਰ, ਮੈਂ ਇਸ ਅਯੋਗਤਾ ਸਹਿਮਤੀ ਸਮਝੌਤੇ 'ਤੇ ਦਸਤਖਤ ਕਰਨ ਦੀ ਚੋਣ ਕੀਤੀ ਹੈ ਅਤੇ ਸਮਝਦਾ/ਸਮਝਦੀ ਹਾਂ ਕਿ ਇਸ ਦੇ ਨਤੀਜੇ ਵੱਜੋਂ ਅਯੋਗਤਾ ਜੁਰਮਾਨਾ ਹੋਵੇਗਾ।
- ਮੈਂ ਪੇਸ਼ ਕੀਤੇ ਤੱਥਾਂ ਨੂੰ ਸਵੀਕਾਰ ਕਰਦਾ/ਕਰਦੀ ਹਾਂ ਅਤੇ ਸਮਝਦਾ/ਸਮਝਦੀ ਹਾਂ ਕਿ ਜੇ ਮੈਂ ਇਸ ਅਯੋਗਤਾ ਸਹਿਮਤੀ ਸਮਝੌਤੇ 'ਤੇ ਦਸਤਖਤ ਕਰਦਾ/ਕਰਦੀ ਹਾਂ ਤਾਂ ਅਯੋਗਤਾ ਜੁਰਮਾਨਾ ਲਗਾਇਆ ਜਾਵੇਗਾ।

ਦੋਸ਼ੀ ਵਿਅਕਤੀ ਦੇ ਦਸਤਖਤ _____ ਮਿਤੀ _____ ਪਰਿਵਾਰ ਦੇ ਮੁਖੀ ਦੇ ਦਸਤਖਤ (ਜੇ ਵੱਖਰਾ ਹੈ*) _____ ਮਿਤੀ _____

*ਜੇ ਦੋਸ਼ੀ ਵਿਅਕਤੀ ਪਰਿਵਾਰ ਦਾ ਮੁਖੀ ਨਹੀਂ ਹੈ ਤਾਂ ਪਰਿਵਾਰ ਦੇ ਮੁਖੀ ਨੂੰ ਵੀ ਦਸਤਖਤ ਜ਼ਰੂਰ ਕਰਨੇ ਚਾਹੀਦੇ ਹਨ।

ਇਸ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ, ਇਸ ਨੂੰ ਇਸ ਪਤੇ 'ਤੇ ਵਾਪਸ ਕਰ ਦਿਓ: